

 Print Page

Sri Guru Granth Sahib

Displaying 802 of

ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥

Aganath Gun Thaakur Prabh Thaerae ||

Your Glories are uncounted, O God, my Lord and Master.

ਬਿਲਾਵਲੁ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧

Raag Bilaaval Guru Arjan Dev

ਮੋਹਿ ਅਨਾਥ ਤੁਮਰੀ ਸਰਣਾਈ ॥

Mohi Anaathh Thumaree Saranaaee ||

I am an orphan, entering Your Sanctuary.

ਬਿਲਾਵਲੁ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧

Raag Bilaaval Guru Arjan Dev

ਕਰਿ ਕਿਰਪਾ ਹਰਿ ਚਰਨ ਧਿਆਈ ॥੧॥

Kar Kirapaa Har Charan Dhhiaaee ||1||

Have Mercy on me, O Lord, that I may meditate on Your Feet. ||1||

ਬਿਲਾਵਲੁ (ਮਃ ੫) (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧

Raag Bilaaval Guru Arjan Dev

ਦਇਆ ਕਰਹੁ ਬਸਹੁ ਮਨਿ ਆਇ ॥

Dhaeiaa Karahu Basahu Man Aae ||

Take pity upon me, and abide within my mind;

ਬਿਲਾਵਲੁ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੨

Raag Bilaaval Guru Arjan Dev

ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥

Mohi Niragun Leejai Larr Laae || Rehaao ||

I am worthless - please let me grasp hold of the hem of Your robe. ||1||Pause||

ਬਿਲਾਵਲੁ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੨

Raag Bilaaval Guru Arjan Dev

ਪ੍ਰਭ ਚਿਤਿ ਆਵੈ ਤਾ ਕੈਸੀ ਭੀੜ ॥

Prabh Chith Aavai Thaa Kaisee Bheerr ||

When God comes into my consciousness, what misfortune can strike me?

ਬਿਲਾਵਲੁ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੨

Raag Bilaaval Guru Arjan Dev

ਹਰਿ ਸੇਵਕ ਨਾਹੀ ਜਮ ਪੀੜ ॥

Har Saevak Naahee Jam Peerr ||

The Lord's servant does not suffer pain from the Messenger of Death.

ਬਿਲਾਵਲੁ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੩

Raag Bilaaval Guru Arjan Dev

ਸਰਬ ਦੁਖ ਹਰਿ ਸਿਮਰਤ ਨਸੇ ॥

Sarab Dhookh Har Simarath Nasae ||

All pains are dispelled, when one remembers the Lord in meditation;

ਬਿਲਾਵਲੁ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੩

Raag Bilaaval Guru Arjan Dev

ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥

Jaa Kai Sang Sadhaa Prabh Basai ||2||

God abides with him forever. ||2||

ਬਿਲਾਵਲੁ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੩

Raag Bilaaval Guru Arjan Dev

ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥

Prabh Kaa Naam Man Than Aadhaaar ||

The Name of God is the Support of my mind and body.

ਬਿਲਾਵਲੁ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੪

Raag Bilaaval Guru Arjan Dev

ਬਿਸਰਤ ਨਾਮੁ ਹੋਵਤ ਤਨੁ ਛਾਰੁ ॥

Bisarath Naam Hovath Than Shhaar ||

Forgetting the Naam, the Name of the Lord, the body is reduced to ashes.

ਬਿਲਾਵਲੁ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੪

Raag Bilaaval Guru Arjan Dev

ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥

Prabh Chith Aaeae Pooran Sabh Kaaj ||

When God comes into my consciousness, all my affairs are resolved.

ਬਿਲਾਵਲੁ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੪

Raag Bilaaval Guru Arjan Dev

ਹਰਿ ਬਿਸਰਤ ਸਭ ਕਾ ਮੁਹਤਾਜ ॥੩॥

Har Bisarath Sabh Kaa Muhathaaaj ||3||

Forgetting the Lord, one becomes subservient to all. ||3||

ਬਿਲਾਵਲੁ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੫

Raag Bilaaval Guru Arjan Dev

ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥

Charan Kamal Sang Laagee Preeth ||

I am in love with the Lotus Feet of the Lord.

ਬਿਲਾਵਲੁ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੫

Raag Bilaaval Guru Arjan Dev

ਬਿਸਰਿ ਗਈ ਸਭ ਦੁਰਮਤਿ ਰੀਤਿ ॥

Bisar Gee Sabh Dhuramath Reeth ||

I am rid of all evil-minded ways.

ਬਿਲਾਵਲੁ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੫

Raag Bilaaval Guru Arjan Dev

ਮਨ ਤਨ ਅੰਤਰਿ ਹਰਿ ਹਰਿ ਮੰਤ ॥

Man Than Anthar Har Har Manth ||

The Mantra of the Lord's Name, Har, Har, is deep within my mind and body.

ਬਿਲਾਵਲੁ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੬

Raag Bilaaval Guru Arjan Dev

ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥

Naanak Bhagathan Kai Ghar Sadhaa Anandh ||4||3||

O Nanak, eternal bliss fills the home of the Lord's devotees. ||4||3||

ਬਿਲਾਵਲੁ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੬

Raag Bilaaval Guru Arjan Dev

ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ

Raag Bilaaval Mehalaa 5 Ghar 2 Yaanarreeeae Kai Ghar Gaavanaa

Raag Bilaaval, Fifth Mehl, Second House, To Be Sung To The Tune Of Yaan-Ree-Ay:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੨

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੨

ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥

Mai Man Thaeree Ttaek Maerae Piaarae Mai Man Thaeree Ttaek ||

You are the Support of my mind, O my Beloved, You are the Support of my mind.

ਬਿਲਾਵਲੁ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੮

Raag Bilaaval Guru Arjan Dev

ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥

Avar Siaanapaa Birathheea Piaarae Raakhan Ko Thum Eaek ||1|| Rehaao ||

All other clever tricks are useless, O Beloved; You alone are my Protector. ||1||Pause||

ਬਿਲਾਵਲੁ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੮

Raag Bilaaval Guru Arjan Dev

ਸਤਿਗੁਰੁ ਪੁਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥

Sathigur Pooraa Jae Milai Piaarae So Jan Hoth Nihaalaa ||

One who meets with the Perfect True Guru, O Beloved, that humble person is enraptured.

ਬਿਲਾਵਲੁ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੯

Raag Bilaaval Guru Arjan Dev

ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥

Gur Kee Saevaa So Karae Piaarae Jis No Hoe Dhaeiaalaa ||

He alone serves the Guru, O Beloved, unto whom the Lord becomes merciful.

ਬਿਲਾਵਲੁ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੯

Raag Bilaaval Guru Arjan Dev

ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥

Safal Moorath Guradhaeo Suaamee Sarab Kalaa Bharapoorae ||

Fruitful is the form of the Divine Guru, O Lord and Master; He is overflowing with all powers.

ਬਿਲਾਵਲੁ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੦

Raag Bilaaval Guru Arjan Dev

ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥

Naanak Gur Paarabreham Paramaesar Sadhaa Sadhaa Hajoorae ||1||

O Nanak, the Guru is the Supreme Lord God, the Transcendent Lord; He is ever-present, forever and ever. ||1||

ਬਿਲਾਵਲੁ (ਮਃ ੫) (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੦

Raag Bilaaval Guru Arjan Dev

ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ ਅਪੁਨਾ ਪ੍ਰਭੁ ਜਾਤਾ ॥

Sun Sun Jeevaa Soe Thinaa Kee Jinh Apunaa Prabh Jaathaa ||

I live by hearing, hearing of those who know their God.

ਬਿਲਾਵਲੁ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੧

Raag Bilaaval Guru Arjan Dev

ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥

Har Naam Araadhhehi Naam Vakhaanehi Har Naamae Hee Man Raathaa ||

They contemplate the Lord's Name, they chant the Lord's Name, and their minds are imbued with the Lord's Name.

ਬਿਲਾਵਲੁ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੧

Raag Bilaaval Guru Arjan Dev

ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥

Saevak Jan Kee Saevaa Maagai Poorai Karam Kamaavaa ||

I am Your servant; I beg to serve Your humble servants. By the karma of perfect destiny, I do this.

ਬਿਲਾਵਲੁ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੨

Raag Bilaaval Guru Arjan Dev

ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥

Naanak Kee Baenanthee Suaamee Thaerae Jan Dhaekhan Paavaa ||2||

This is Nanak's prayer: O my Lord and Master, may I obtain the Blessed Vision of Your humble servants. ||2||

ਬਿਲਾਵਲੁ (ਮਃ ੫) (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੩

Raag Bilaaval Guru Arjan Dev

ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥

Vaddabhaagee Sae Kaadteeahi Piaarae Santhasangath Jinaa Vaaso ||

They are said to be very fortunate, O Beloved, who who dwell in the Society of the Saints.

ਬਿਲਾਵਲੁ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੩

Raag Bilaaval Guru Arjan Dev

ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥

Anmrith Naam Araadhheei Niramal Manai Hovai Paragaaso ||

They contemplate the Immaculate, Ambrosial Naam, and their minds are illuminated.

ਬਿਲਾਵਲੁ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੪

Raag Bilaaval Guru Arjan Dev

ਜਨਮ ਮਰਣ ਦੁਖੁ ਕਾਟੀਐ ਪਿਆਰੇ ਚੁਕੈ ਜਮ ਕੀ ਕਾਣੇ ॥

Janam Maran Dhukh Kaatteeai Piaarae Chookai Jam Kee Kaanae ||

The pains of birth and death are eradicated, O Beloved, and the fear of the Messenger of Death is ended.

ਬਿਲਾਵਲੁ (ਮਃ ੫) (੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੪

Raag Bilaaval Guru Arjan Dev

ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥

Thinaa Paraapath Dharasan Naanak Jo Prabh Apanae Bhaanae ||3||

They alone obtain the Blessed Vision of this Darshan, O Nanak, who are pleasing to their God. ||3||

ਬਿਲਾਵਲੁ (ਮਃ ੫) (੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੫

Raag Bilaaval Guru Arjan Dev

ਉਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥

Ooch Apaar Baeanth Suaamee Koun Jaanai Gun Thaerae ||

O my lofty, incomparable and infinite Lord and Master, who can know Your Glorious Virtues?

ਬਿਲਾਵਲੁ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੬

Raag Bilaaval Guru Arjan Dev

ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥

Gaavathae Oudhharehi Sunathae Oudhharehi Binasehi Paap Ghanaerae ||

Those who sing them are saved, and those who listen to them are saved; all their sins are erased.

ਬਿਲਾਵਲੁ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੬

Raag Bilaaval Guru Arjan Dev

ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥

Pasoo Paraeth Mugadhh Ko Thaarae Paahan Paar Outhaarai ||

You save the beasts, demons and fools, and even stones are carried across.

ਬਿਲਾਵਲੁ (ਮਃ ੫) (੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੭

Raag Bilaaval Guru Arjan Dev

ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥

Naanak Dhaas Thaeree Saranaae Sadhaa Sadhaa Balihaarai ||4||1||4||

Slave Nanak seeks Your Sanctuary; he is forever and ever a sacrifice to You. ||4||1||4||

ਬਿਲਾਵਲੁ (ਮਃ ੫) (੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੭

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੨

ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥

Bikhai Ban Feekaa Thiaag Ree Sakheeeae Naam Mehhaa Ras Peeou ||

Renounce the tasteless water of corruption, O my companion, and drink in the supreme nectar of the Naam, the Name of the Lord.

ਬਿਲਾਵਲੁ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੮

Raag Bilaaval Guru Arjan Dev

ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥

Bin Ras Chaakhae Budd Gee Sagalee Sukhee N Hovath Jeeou ||

Without the taste of this nectar, all have drowned, and their souls have not found happiness.

ਬਿਲਾਵਲੁ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੯

Raag Bilaaval Guru Arjan Dev

ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥

Maan Mehath N Sakath Hee Kaaee Saadhhaa Dhaasee Thheeou ||

You have no honor, glory or power - become the slave of the Holy Saints.

ਬਿਲਾਵਲੁ (ਮਃ ੫) (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੦੨ ਪੰ. ੧੯

Raag Bilaaval Guru Arjan Dev